



## As You Like It | ਜਿਵੇਂ ਤੁਸੀਂ ਇਹ ਪਸੰਦ ਕਰਦੇ ਹੋ ਕਹਾਣੀ

### ਤਾਕਤ ਲਈ ਘੋਲ

ਇਹ ਵੈਨਕੂਵਰ ਦੇ 1960ਵਿਆਂ ਦੀ ਗੱਲ ਹੈ। ਡਿਊਕ ਫਰੈਡਰਿਕ, ਇਕ ਤਾਕਤਵਾਰ ਬਿਜ਼ਨਸ ਮਾਲਕ, ਫੈਮਿਲੀ ਦੀ ਫਰਮ ਦਾ ਕੰਟਰੋਲ ਸਾਂਭ ਲੈਂਦਾ ਹੈ ਅਤੇ ਆਪਣੇ ਭਰਾ ਡਿਊਕ ਸੀਨੀਅਰ ਨੂੰ ਸ਼ਹਿਰ ਛੱਡਣ ਲਈ ਮਜ਼ਬੂਰ ਕਰ ਦਿੰਦਾ ਹੈ। ਉਹ ਆਪਣੇ ਭਰਾ ਦੀ ਧੀ, ਰੋਜ਼ਾਲਿੰਡ ਨੂੰ ਰਹਿਣ ਦੀ ਆਗਿਆ ਦਿੰਦਾ ਹੈ ਕਿਉਂਕਿ ਉਹ ਉਸ ਦੀ ਧੀ ਸੀਲੀਆ ਦੀ ਗੂੜ੍ਹੀ ਸਹੇਲੀ ਹੈ। ਐਕਸ਼ਨ ਘੋਲ ਲਈ ਮੈਚ 'ਤੇ ਸ਼ੁਰੂ ਹੁੰਦਾ ਹੈ। ਓਲੀਵਰ ਦਿ ਬੋਆਇਜ਼, ਜੋ ਕਿ ਚਾਰਲਸ ਨਾਂ ਦੇ ਚੈਂਪੀਅਨ ਪਹਿਲਵਾਨ ਦਾ ਮੈਨੇਜਰ ਹੈ, ਉਸ ਦੇ ਛੋਟੇ ਭਰਾ ਓਰਲੈਂਡੋ ਨਾਲ ਬਹਿਸ ਕਰਦਾ ਹੈ। ਓਰਲੈਂਡੋ ਗੁੱਸੇ ਵਿਚ ਹੈ ਕਿਉਂਕਿ ਓਲੀਵਰ ਨੇ ਉਸ ਨਾਲ ਬੁਰਾ ਵਰਤਾਉ ਕੀਤਾ ਹੈ ਅਤੇ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਵਿਰਾਸਤ 'ਤੇ ਕਬਜ਼ਾ ਕਰ ਲਿਆ ਹੈ। ਓਰਲੈਂਡੋ ਆਪਣੀ ਖੁਸ਼ਕਿਸਮਤੀ ਲਈ ਘੁਲਣ ਦਾ ਫੈਸਲਾ ਕਰਦਾ ਹੈ। ਮੈਚ ਵਿਖੇ, ਉਹ ਰੋਜ਼ਾਲਿੰਡ ਨੂੰ ਮਿਲਦਾ ਹੈ ਅਤੇ ਦੋਨਾਂ ਦਾ ਇਕਦਮ ਪਿਆਰ ਹੋ ਜਾਂਦਾ ਹੈ।

### ਰਫੂ-ਚੱਕਰ ਹੋ ਜਾਣਾ

ਡਿਊਕ ਫਰੈਡਰਿਕ ਰੋਜ਼ਾਲਿੰਡ ਨੂੰ ਵੈਨਕੂਵਰ ਛੱਡ ਕੇ ਜਾਣ ਦਾ ਹੁਕਮ ਦਿੰਦਾ ਹੈ, ਕਿਉਂਕਿ ਉਹ ਹੁਣ ਉਸ 'ਤੇ ਭਰੋਸਾ ਨਹੀਂ ਕਰਦਾ। ਉਹ ਅਤੇ ਸੀਲੀਆ ਓਕਨਆਗਨ ਦੇ ਜੰਗਲ ਨੂੰ ਨੱਠ ਜਾਣ ਦਾ ਫੈਸਲਾ ਕਰਦੀਆਂ ਹਨ। ਰੋਜ਼ਾਲਿੰਡ ਬਹਿਰੇ ਵਜੋਂ ਇਕ ਜਵਾਨ ਮਰਦ ਦਾ ਭੇਸ ਬਦਲ ਲੈਂਦੀ ਹੈ, ਅਤੇ ਸੀਲੀਆ ਉਸ ਦੀ ਭੈਣ ਐਲੀਏਨਾ ਬਣ ਜਾਂਦੀ ਹੈ। ਟੱਚਸਟੋਨ ਨਾਂ ਦਾ ਪਰਿਵਾਰ ਦਾ ਇਕ ਮੁਲਾਜ਼ਮ ਉਨ੍ਹਾਂ ਦੇ ਨਾਲ ਜਾਂਦਾ ਹੈ।

ਇਸੇ ਸਮੇਂ ਐਡਮ, ਦਿ ਬੋਆਇਜ਼ ਦਾ ਲੰਬੇ ਸਮੇਂ ਤੋਂ ਮੁਲਾਜ਼ਮ, ਓਰਲੈਂਡੋ ਨੂੰ ਇਹ ਵਾਰਨਿੰਗ ਦਿੰਦਾ ਹੈ ਕਿ ਓਲੀਵਰ ਨੇ ਉਸ ਨੂੰ ਮਾਰਨ ਦੀ ਵਿਉਂਤ ਬਣਾਈ ਹੈ। ਉਹ ਵੀ ਓਕਨਆਗਨ ਨੂੰ ਖਿਸਕ ਜਾਂਦੇ ਹਨ।

ਜੰਗਲ ਵਿਚ, ਬਹਿਰਾ (ਰੋਜ਼ਾਲਿੰਡ) ਅਤੇ ਐਲੀਏਨਾ (ਸੀਲੀਆ) ਸਿਲੀਵੀਅਸ ਅਤੇ ਕੋਰਿਨ, ਦੋ ਲੋਕਲ ਫਾਰਮਰਾਂ ਨੂੰ ਮਿਲਦੇ ਹਨ ਅਤੇ ਫਾਰਮ ਖਰੀਦਣ ਦੀ ਪਲੈਨ ਬਣਾਉਂਦੇ ਹਨ। ਨੇੜੇ ਹੀ, ਓਰਲੈਂਡੋ ਅਤੇ ਐਡਮ, ਡਿਊਕ ਸੀਨੀਅਰ ਅਤੇ ਉਸ ਦੇ ਸਾਥੀਆਂ ਨੂੰ ਮਿਲ ਜਾਂਦੇ ਹਨ ਜਿਹੜੇ ਉਨ੍ਹਾਂ ਨੂੰ ਲੈ ਜਾਂਦੇ ਹਨ।

### ਪਿਆਰ ਦਾ ਫੁੱਲ ਜੰਗਲ ਵਿਚ ਖਿੜਦਾ ਹੈ

ਓਰਲੈਂਡੋ ਰੋਜ਼ਾਲਿੰਡ ਬਾਰੇ ਪਿਆਰ ਦੇ ਨੋਟ ਸਾਰੇ ਜੰਗਲ ਵਿਚ ਛੱਡਦਾ ਹੈ। ਉਹ ਬਹਿਰੇ (ਰੋਜ਼ਾਲਿੰਡ) ਨੂੰ ਮਿਲਦਾ ਹੈ ਜੋ ਇਹ ਤਜਵੀਜ਼ ਦਿੰਦਾ ਹੈ ਕਿ ਓਰਲੈਂਡੋ "ਉਸ" ਨੂੰ ਰੋਜ਼ਾਲਿੰਡ ਵਾਂਗ ਸਮਝੇ, ਤਾਂ ਜੋ ਉਹ ਪਿਆਰ ਜਿਤਾਉਣ ਦੀ ਪ੍ਰੈਕਟਿਸ ਕਰ ਸਕੇ – ਇਹ ਨਾ ਸਮਝਦੇ ਹੋ ਕਿ ਬਹਿਰਾ ਅਸਲ ਵਿਚ ਉਹ ਔਰਤ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ। ਕਿਤੇ ਹੋਰ ਸਿਲੀਵੀਅਸ ਕਿਸੇ ਹੋਰ ਫਾਰਮਰ ਫੇਬੀ ਲਈ ਝੂਰਦਾ ਹੈ, ਜਦ ਕਿ ਟੱਚਸਟੋਨ ਔਡਰੀ ਨੂੰ ਮਿਲਦਾ ਹੈ ਅਤੇ ਉਨ੍ਹਾਂ ਦਾ ਪਿਆਰ ਹੋ ਜਾਂਦਾ ਹੈ।

ਵੈਨਕੂਵਰ ਵਿਚ, ਡਿਊਕ ਫਰੈਡਰਿਕ ਲੋਹਾ ਲਾਖਾ ਹੈ ਕਿ ਕੁੜੀਆਂ ਅਤੇ ਓਰਲੈਂਡੋ ਗਾਇਬ ਹੋ ਗਏ ਹਨ। ਉਹ ਮੰਗ ਕਰਦਾ ਹੈ ਕਿ ਓਲੀਵਰ ਆਪਣੇ ਭਰਾ ਨੂੰ ਵਾਪਸ ਲਿਆਵੇ ਨਹੀਂ ਤਾਂ ਉਹ ਉਸ ਨੂੰ ਤਬਾਹ ਕਰ ਦੇਵੇਗਾ।



ਪਰ ਜਦੋਂ ਓਲੀਵਰ ਜਵਾਨ ਔਰਤ ਦੇ ਫਾਰਮ 'ਤੇ ਪਹੁੰਚਦਾ ਹੈ ਤਾਂ ਉਹ ਐਲਾਨ ਕਰਦਾ ਹੈ ਕਿ ਉਸ ਨੇ ਆਪਣੇ ਭਰਾ ਨਾਲ ਸਮਝੌਤਾ ਕਰ ਲਿਆ ਹੈ ਜਦੋਂ ਓਰਲੈਂਡੋ ਨੇ ਪਹਾੜੀ ਸ਼ੇਰ ਤੋਂ ਉਸ ਦੀ ਜਾਨ ਬਚਾਈ ਸੀ। ਓਲੀਵਰ ਅਤੇ ਐਲੀਏਨਾ (ਸੀਲੀਆ) ਦਾ ਪਿਆਰ ਹੋ ਜਾਂਦਾ ਹੈ।

### ਮਦਦ!

ਓਲਰੈਂਡੋ ਬਹਿਰੇ ਦੀ ਖੇਡ ਤੋਂ ਅੱਕ ਜਾਂਦਾ ਹੈ ਅਤੇ ਇਹ ਯਕੀਨ ਕਰਦਾ ਹੈ ਕਿ ਰੋਜ਼ਾਲਿੰਡ ਨਾਲ ਉਸ ਦੇ ਪਿਆਰ ਨੂੰ ਬੂਰ ਨਹੀਂ ਪੈਣ ਲੱਗਾ। ਹੋਰ ਸੰਬੰਧ ਵੀ ਗੁੰਝਲਦਾਰ ਹਨ: ਸਿਲੀਵੀਅਸ ਅਜੇ ਵੀ ਫੋਬੀ ਨੂੰ ਪਿਆਰ ਕਰਦਾ ਹੈ, ਪਰ ਉਹ ਬਹਿਰੇ ਤੋਂ ਪ੍ਰਭਾਵਿਤ ਹੈ। ਇਹ ਦਾਅਵਾ ਕਰਦੇ ਹੋਏ ਕਿ “ਉਹ” ਜਾਦੂ ਕਰ ਸਕਦਾ ਹੈ, ਬਹਿਰਾ ਹਰ ਇਕ ਨੂੰ ਅਗਲੇ ਦਿਨ ਦੀ ਸਵੇਰ ਨੂੰ ਇਕੱਠੇ ਹੋਣ ਦਾ ਸੱਦਾ ਦਿੰਦਾ ਹੈ, ਜਦੋਂ ਹਰ ਇਕ ਚੀਜ਼ ਦਾ ਹੱਲ ਹੋ ਜਾਵੇਗਾ। ਕੀ ਇਹ ਸੱਚ ਹੋ ਸਕਦਾ ਹੈ ਕਿ “ਤੁਹਾਨੂੰ ਸਿਰਫ ਪਿਆਰ ਦੀ ਲੋੜ ਹੈ”?